

 Print Page

Sri Guru Granth Sahib

Displaying 438 of

ਰਾਗੁ ਆਸਾ ਮਹਲਾ ੧ ਛੰਤ ਘਰੁ ੨

Raag Aasaa Mehalaa 1 Shhanth Ghar 2

Raag Aasaa, First Mehl, Chhant, Second House:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੩੮

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੩੮

ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ ॥

Thoon Sabhanee Thhaaee Jithhai Ho Jaaee Saachaa Sirajanehaar Jeeo ||

You are everywhere, wherever I go, O True Creator Lord.

ਆਸਾ (ਮਃ ੧) ਛੰਤ (੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੩੮ ਪੰ. ੨

Raag Asa Guru Nanak Dev

ਸਭਨਾ ਕਾ ਦਾਤਾ ਕਰਮ ਬਿਧਾਤਾ ਦੂਖ ਬਿਸਾਰਣਹਾਰੁ ਜੀਉ ॥

Sabhanaa Kaa Dhaathaa Karam Bidhhaathaa Dhookh Bisaaranehaar Jeeo ||

You are the Giver of all, the Architect of Destiny, the Dispeller of distress.

ਆਸਾ (ਮਃ ੧) ਛੰਤ (੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੩੮ ਪੰ. ੨

Raag Asa Guru Nanak Dev

ਦੂਖ ਬਿਸਾਰਣਹਾਰੁ ਸੁਆਮੀ ਕੀਤਾ ਜਾ ਕਾ ਹੋਵੈ ॥

Dhookh Bisaaranehaar Suaamee Keethaa Jaa Kaa Hovai ||

The Lord Master is the Dispeller of distress; all that happens is by His doing.

ਆਸਾ (ਮਃ ੧) ਛੰਤ (੮) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੪੩੮ ਪੰ. ੩

Raag Asa Guru Nanak Dev

ਕੋਟ ਕੋਟੰਤਰ ਪਾਪਾ ਕੇਰੇ ਏਕ ਘੜੀ ਮਹਿ ਖੋਵੈ ॥

Kott Kottanthar Paapaa Kaerae Eaek Gharree Mehi Khovai ||

Millions upon millions of sins, He destroys in an instant.

ਆਸਾ (ਮਃ ੧) ਛੰਤ (੮) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੪੩੮ ਪੰ. ੩

Raag Asa Guru Nanak Dev

ਹੰਸ ਸਿ ਹੰਸਾ ਬਗ ਸਿ ਬਗਾ ਘਟ ਘਟ ਕਰੇ ਬੀਚਾਰੁ ਜੀਉ ॥

Hans S Hansaa Bag S Bagaa Ghatt Ghatt Karae Beechaar Jeeo ||

He calls a swan a swan, and a crane a crane; He contemplates each and every heart.

ਆਸਾ (ਮਃ ੧) ਛੰਤ (੮) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੪੩੮ ਪੰ. ੪

Raag Asa Guru Nanak Dev

ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ ॥੧॥

Thoon Sabhanee Thhaae Jithhai Ho Jaaee Saachaa Sirajanehaar Jeeo ||1||

You are everywhere, wherever I go, O True Creator Lord. ||1||

ਆਸਾ (ਮਃ ੧) ਛੰਤ (੮) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੪੩੮ ਪੰ. ੪

Raag Asa Guru Nanak Dev

ਜਿਨ੍ ਇਕ ਮਨਿ ਧਿਆਇਆ ਤਿਨ੍ ਸੁਖੁ ਪਾਇਆ ਤੇ ਵਿਰਲੇ ਸੰਸਾਰਿ ਜੀਉ ॥

Jinh Eik Man Dhhiaaeiaa Thinh Sukh Paaeiaa Thae Viralae Sansaar Jeeo ||

Those who meditate on Him single-mindedly obtain peace; how rare are they in this world.

ਆਸਾ (ਮਃ ੧) ਛੰਤ (੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੩੮ ਪੰ. ੫

Raag Asa Guru Nanak Dev

ਤਿਨ ਜਮੁ ਨੇੜਿ ਨ ਆਵੈ ਗੁਰ ਸਬਦੁ ਕਮਾਵੈ ਕਬਹੁ ਨ ਆਵਹਿ ਹਾਰਿ ਜੀਉ ॥

Thin Jam Naerr N Aavai Gur Sabadh Kamaavai Kabahu N Aavehi Haar Jeeo ||

The Messenger of Death does not draw near those who live the Guru's Teachings; they never return defeated.

ਆਸਾ (ਮਃ ੧) ਛੰਤ (੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੪੩੮ ਪੰ. ੬

Raag Asa Guru Nanak Dev

ਤੇ ਕਬਹੁ ਨ ਹਾਰਹਿ ਹਰਿ ਹਰਿ ਗੁਣ ਸਾਰਹਿ ਤਿਨ੍ ਜਮੁ ਨੇੜਿ ਨ ਆਵੈ ॥

Thae Kabahu N Haarehi Har Har Gun Saarehi Thinh Jam Naerr N Aavai ||

Those who appreciate the Glorious Praises of the Lord, Har, Har, never suffer defeat; the Messenger of Death does not even approach them.

ਆਸਾ (ਮਃ ੧) ਛੰਤ (੮) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੪੩੮ ਪੰ. ੬

Raag Asa Guru Nanak Dev

ਜੰਮਣੁ ਮਰਣੁ ਤਿਨ੍ ਕਾ ਚੂਕਾ ਜੋ ਹਰਿ ਲਾਗੇ ਪਾਵੈ ॥

Janman Maran Thinhaa Kaa Chookaa Jo Har Laagae Paavai ||

Birth and death are ended for those who are attached to the feet of the Lord.

ਆਸਾ (ਮਃ ੧) ਛੰਤ (੮) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੪੩੮ ਪੰ. ੭

Raag Asa Guru Nanak Dev

ਗੁਰਮਤਿ ਹਰਿ ਰਸੁ ਹਰਿ ਫਲੁ ਪਾਇਆ ਹਰਿ ਹਰਿ ਨਾਮੁ ਉਰ ਧਾਰਿ ਜੀਉ ॥

Guramath Har Ras Har Fal Paaeiaa Har Har Naam Our Dhhaar Jeeo ||

Through the Guru's Teachings, they obtain the sublime essence of the Lord, and the fruit of the Lord; they enshrine the Name of the Lord, Har, Har, in their hearts.

ਆਸਾ (ਮਃ ੧) ਛੰਤ (੮) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੪੩੮ ਪੰ. ੮

Raag Asa Guru Nanak Dev

ਜਿਨ੍ ਇਕ ਮਨਿ ਧਿਆਇਆ ਤਿਨ੍ ਸੁਖੁ ਪਾਇਆ ਤੇ ਵਿਰਲੇ ਸੰਸਾਰਿ ਜੀਉ ॥੨॥

Jinh Eik Man Dhhiaaeiaa Thinh Sukh Paaeiaa Thae Viralae Sansaar Jeeo ||2||

Those who meditate on Him single-mindedly obtain peace; how rare are they in this world. ||2||

ਆਸਾ (ਮਃ ੧) ਛੰਤ (੮) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੪੩੮ ਪੰ. ੮

Raag Asa Guru Nanak Dev

ਜਿਨਿ ਜਗਤੁ ਉਪਾਇਆ ਧੰਧੈ ਲਾਇਆ ਤਿਸੈ ਵਿਟਹੁ ਕੁਰਬਾਣੁ ਜੀਉ ॥

Jin Jagath Oupaaeiaa Dhhandhhai Laaeiaa Thisai Vittahu Kurabaan Jeeo ||

He who created the world and assigned all to their tasks - unto Him I am a sacrifice.

ਆਸਾ (ਮਃ ੧) ਛੰਤ (੮) ੨:੭ - ਗੁਰੂ ਗ੍ਰੰਥ ਸਾਹਿਬ: ਅੰਗ ੪੩੮ ਪੰ. ੯

Raag Asa Guru Nanak Dev

ਤਾ ਕੀ ਸੇਵ ਕਰੀਜੈ ਲਾਹਾ ਲੀਜੈ ਹਰਿ ਦਰਗਹ ਪਾਈਐ ਮਾਣੁ ਜੀਉ ॥

Thaa Kee Saev Kareejai Laahaa Leejai Har Dharageh Paaeeai Maan Jeeo ||

So serve Him, and gather profit, and you shall obtain honor in the Court of the Lord.

ਆਸਾ (ਮਃ ੧) ਛੰਤ (੮) ੨:੮ - ਗੁਰੂ ਗ੍ਰੰਥ ਸਾਹਿਬ: ਅੰਗ ੪੩੮ ਪੰ. ੧੦

Raag Asa Guru Nanak Dev

ਹਰਿ ਦਰਗਹ ਮਾਨੁ ਸੋਈ ਜਨੁ ਪਾਵੈ ਜੋ ਨਰੁ ਏਕੁ ਪਛਾਣੈ ॥

Har Dharageh Maan Soee Jan Paavai Jo Nar Eaek Pashhaanai ||

That humble being, who recognizes the One Lord alone, obtains honor in the Court of the Lord.

ਆਸਾ (ਮਃ ੧) ਛੰਤ (੮) ੨:੯ - ਗੁਰੂ ਗ੍ਰੰਥ ਸਾਹਿਬ: ਅੰਗ ੪੩੮ ਪੰ. ੧੦

Raag Asa Guru Nanak Dev

ਓਹੁ ਨਵ ਨਿਧਿ ਪਾਵੈ ਗੁਰਮਤਿ ਹਰਿ ਧਿਆਵੈ ਨਿਤ ਹਰਿ ਗੁਣ ਆਖਿ ਵਖਾਣੈ ॥

Ouhu Nav Nidhh Paavai Guramath Har Dhhiaavai Nith Har Gun Aakh Vakhaanai ||

One who meditates on the Lord, through the Guru's Teachings, obtains the nine treasures; he chants and repeats continually the Glorious Praises of the Lord.

ਆਸਾ (ਮਃ ੧) ਛੰਤ (੮) ੨:੧੦ - ਗੁਰੂ ਗ੍ਰੰਥ ਸਾਹਿਬ: ਅੰਗ ੪੩੮ ਪੰ. ੧੧

Raag Asa Guru Nanak Dev

ਅਹਿਨਿਸਿ ਨਾਮੁ ਤਿਸੈ ਕਾ ਲੀਜੈ ਹਰਿ ਊਤਮੁ ਪੁਰਖੁ ਪਰਧਾਨੁ ਜੀਉ ॥

Ahinis Naam Thisai Kaa Leejai Har Ootham Purakh Paradhhaan Jeeo ||

Day and night, take the Naam, the Name of the Lord, the most sublime Primal Being.

ਆਸਾ (ਮਃ ੧) ਛੰਤ (੮) ੨:੧੧ - ਗੁਰੂ ਗ੍ਰੰਥ ਸਾਹਿਬ: ਅੰਗ ੪੩੮ ਪੰ. ੧੨

Raag Asa Guru Nanak Dev

ਜਿਨਿ ਜਗਤੁ ਉਪਾਇਆ ਧੰਧੈ ਲਾਇਆ ਹਉ ਤਿਸੈ ਵਿਟਹੁ ਕੁਰਬਾਨੁ ਜੀਉ ॥੩॥

Jin Jagath Oupaaeiaa Dhhandhhai Laaeiaa Ho Thisai Vittahu Kurabaan Jeeo ||3||

The One who created the world and assigned all to their tasks - I am a sacrifice to Him. ||3||

ਆਸਾ (ਮਃ ੧) ਛੰਤ (੮) ੩:੬ - ਗੁਰੂ ਗ੍ਰੰਥ ਸਾਹਿਬ: ਅੰਗ ੪੩੮ ਪੰ. ੧੨

Raag Asa Guru Nanak Dev

ਨਾਮੁ ਲੈਨਿ ਸਿ ਸੋਹਹਿ ਤਿਨ ਸੁਖ ਫਲ ਹੋਵਹਿ ਮਾਨਹਿ ਸੇ ਜਿਣਿ ਜਾਹਿ ਜੀਉ ॥

Naam Lain S Sohehi Thin Sukh Fal Hovehi Maanehi Sae Jin Jaahi Jeeo ||

Those who chant the Naam look beautiful; they obtain the fruit of peace. Those who believe in the Name win the game of life.

ਆਸਾ (ਮਃ ੧) ਛੰਤ (੮) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੪੩੮ ਪੰ. ੧੩

Raag Asa Guru Nanak Dev

ਤਿਨ ਫਲ ਤੋਟਿ ਨ ਆਵੈ ਜਾ ਤਿਸੁ ਭਾਵੈ ਜੇ ਜੁਗ ਕੇਤੇ ਜਾਹਿ ਜੀਉ ॥

Thin Fal Thott N Aavai Jaa This Bhaavai Jae Jug Kaethae Jaahi Jeeo ||

Their blessings are not exhausted, if it pleases the Lord, even though numerous ages may pass.

ਆਸਾ (ਮਃ ੧) ਛੰਤ (੮) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੪੩੮ ਪੰ. ੧੪

Raag Asa Guru Nanak Dev

ਜੇ ਜੁਗ ਕੇਤੇ ਜਾਹਿ ਸੁਆਮੀ ਤਿਨ ਫਲ ਤੋਟਿ ਨ ਆਵੈ ॥

Jae Jug Kaethae Jaahi Suaamee Thin Fal Thott N Aavai ||

Even though numerous ages may pass, O Lord Master, their blessings are not exhausted.

ਆਸਾ (ਮਃ ੧) ਛੰਤ (੮) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੪੩੮ ਪੰ. ੧੪

Raag Asa Guru Nanak Dev

ਤਿਨ੍ ਜਰਾ ਨ ਮਰਣਾ ਨਰਕਿ ਨ ਪਰਣਾ ਜੋ ਹਰਿ ਨਾਮੁ ਧਿਆਵੈ ॥

Thinh Jaraa N Maranaa Narak N Paranaa Jo Har Naam Dhhiaavai ||

They do not age, they do not die and fall into hell, if they meditate on the Naam, the Name of the Lord.

ਆਸਾ (ਮਃ ੧) ਛੰਤ (੮) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੪੩੮ ਪੰ. ੧੫

Raag Asa Guru Nanak Dev

ਹਰਿ ਹਰਿ ਕਰਹਿ ਸਿ ਸੂਕਹਿ ਨਾਹੀ ਨਾਨਕ ਪੀੜ ਨ ਖਾਹਿ ਜੀਉ ॥

Har Har Karehi S Sookehi Naahee Naanak Peerr N Khaahi Jeeo ||

Those who chant the Lord's Name, Har, Har, do not wither, O Nanak; they are not afflicted by pain.

ਆਸਾ (ਮਃ ੧) ਛੰਤ (੮) ੪:੫ - ਗੁਰੂ ਗ੍ਰੰਥ ਸਾਹਿਬ: ਅੰਗ ੪੩੮ ਪੰ. ੧੫

Raag Asa Guru Nanak Dev

ਨਾਮੁ ਲੈਨ੍ ਸਿ ਸੋਹਹਿ ਤਿਨ੍ ਸੁਖ ਫਲ ਹੋਵਹਿ ਮਾਨਹਿ ਸੇ ਜਿਣਿ ਜਾਹਿ ਜੀਉ ॥੪॥੧॥੪॥

Naam Lainih S Sohehi Thinh Sukh Fal Hovehi Maanehi Sae Jin Jaahi Jeeo ||4||1||4||

Those who chant the Naam look beautiful; they obtain the fruit of peace. Those who believe in the Name win the game of life. ||4||1||4||

ਆਸਾ (ਮਃ ੧) ਛੰਤ (੪) ੪:੬ - ਗੁਰੂ ਗ੍ਰੰਥ ਸਾਹਿਬ: ਅੰਗ ੪੩੮ ਪੰ. ੧੬
Raag Asa Guru Nanak Dev

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੩੮

ਆਸਾ ਮਹਲਾ ੧ ਛੰਤ ਘਰੁ ੩ ॥

Aasaa Mehalaa 1 Shhanth Ghar 3 ||

Aasaa, First Mehl, Chhant, Third House:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੩੮

ਤੂੰ ਸੁਣਿ ਹਰਣਾ ਕਾਲਿਆ ਕੀ ਵਾੜੀਐ ਰਾਤਾ ਰਾਮ ॥

Thoon Sun Haranaa Kaaliaa Kee Vaarreeai Raathaa Raam ||

Listen, O black deer: why are you so attached to the orchard of passion?

ਆਸਾ (ਮਃ ੧) ਛੰਤ (੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੩੮ ਪੰ. ੧੮
Raag Asa Guru Nanak Dev

ਬਿਖੁ ਫਲੁ ਮੀਠਾ ਚਾਰਿ ਦਿਨ ਫਿਰਿ ਹੋਵੈ ਤਾਤਾ ਰਾਮ ॥

Bikh Fal Meethaa Chaar Dhin Fir Hovai Thaathaa Raam ||

The fruit of sin is sweet for only a few days, and then it grows hot and bitter.

ਆਸਾ (ਮਃ ੧) ਛੰਤ (੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੩੮ ਪੰ. ੧੯
Raag Asa Guru Nanak Dev

ਫਿਰਿ ਹੋਇ ਤਾਤਾ ਖਰਾ ਮਾਤਾ ਨਾਮ ਬਿਨੁ ਪਰਤਾਪਏ ॥

Fir Hoe Thaathaa Kharaa Maathaa Naam Bin Parathaapeae ||

That fruit which intoxicated you has now become bitter and painful, without the Naam.

ਆਸਾ (ਮਃ ੧) ਛੰਤ (੫) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੪੩੮ ਪੰ. ੧੯
Raag Asa Guru Nanak Dev